

19 ਫਰਵਰੀ, 2019

ਜ਼ਰਕਾ ਨਵਾਜ਼ ਨੂੰ ਬ੍ਰੈਂਪਟਨ ਦੇ ਆਰਟਸ ਵਾਕ ਆਫ ਫੇਮ ਵਿੱਚ ਸ਼ਾਮਲ ਕੀਤਾ ਜਾਵੇਗਾ

ਬ੍ਰੈਂਪਟਨ, ਓਨਟਾਰੀਓ (19 ਫਰਵਰੀ, 2019) – ਸਿਟੀ ਆਫ ਬ੍ਰੈਂਪਟਨ ਅਤੇ ਫੈਸਟੀਵਲ ਆਫ ਲਿਟਰੇਰੀ ਡਾਇਵਰਸਿਟੀ (ਐਫ.ਓ.ਐਲ.ਡੀ.) (Festival of Literary Diversity) (FOLD) ਸ਼ੁੱਕਰਵਾਰ, 22 ਮਾਰਚ, 2019 ਨੂੰ ਐਨ ਈਵਨਿੰਗ ਵਿੱਚ ਜ਼ਰਕਾ ਨਵਾਜ਼ (An Evening with Zarqa Nawaz) ਪੇਸ਼ ਕਰਨਗੇ। ਨਵਾਜ਼ ਦੇ ਕੰਮ ਦਾ ਜਸ਼ਨ ਮਨਾਉਣ ਦੇ ਇਸ ਕਾਰਜਕਰਮ ਵਿੱਚ ਐਫ.ਓ.ਐਲ.ਡੀ. (FOLD) ਦੇ ਆਰਟਿਸਟਿਕ ਡਾਇਰੈਕਟਰ, ਜੇਅਲ ਰਿਚਰਡਸਨ (Jael Richardson) ਵੱਲੋਂ ਕਹਾਣੀ ਸੁਣਾਉਣ ਅਤੇ ਨਿੱਘੀ ਗੱਲਬਾਤ ਦੀ ਇੱਕ ਸ਼ਾਮ ਸ਼ਾਮਲ ਹੋਵੇਗੀ ਅਤੇ ਇਸਦੇ ਬਾਅਦ ਬ੍ਰੈਂਪਟਨ ਦੇ ਆਰਟਸ ਵਾਕ ਆਫ ਫੇਮ (Brampton Arts Walk of Fame) ਵਿੱਚ ਨਵਾਜ਼ ਨੂੰ ਸ਼ਾਮਲ ਕੀਤਾ ਜਾਵੇਗਾ।

ਨਵਾਜ਼ ਸੀ.ਬੀ.ਸੀ. (CBC) ਦੇ *ਲਿਟਲ ਮੋਸਕ ਐਨ ਦ ਪ੍ਰੈਰੀ (Little Mosque on the Prairie)* ਦੀ ਰਚਨਾਕਾਰ ਦੇ ਤੌਰ ਤੇ ਪ੍ਰਸਿੱਧ ਹਨ। ਇਹ ਪੱਛਮ ਵਿੱਚ ਰਹਿਣ ਵਾਲੇ ਮੁਸਲਿਮ ਭਾਈਚਾਰੇ ਬਾਰੇ ਦੁਨੀਆ ਦਾ ਪਹਿਲਾ ਧਾਰਾਵਾਹਿਕ ਹੈ। ਇਹ ਹਿੱਟ ਸ਼ੋ ਛੇ ਸਫਲ ਸੀਜ਼ਨਾਂ ਦੇ ਬਾਅਦ 2012 ਵਿੱਚ ਖਤਮ ਹੋਇਆ ਸੀ ਅਤੇ ਹੁਣ 60 ਤੋਂ ਵੱਧ ਦੇਸ਼ਾਂ ਵਿੱਚ ਇਸਦਾ ਪ੍ਰਸਾਰਨ ਹੁੰਦਾ ਹੈ। ਉਹ ਮੁਸਲਿਮ ਧਰਮ ਦੀ ਕੈਨੇਡਾਵਾਸੀ ਦੇ ਤੌਰ 'ਤੇ ਵੱਡੇ ਹੋਣ ਬਾਰੇ, ਆਪਣੀ ਕਾਮੇਡੀ ਵਾਲੀ ਸਵੈ-ਜੀਵਨੀ *ਲਾਫਿੰਗ ਆਲ ਦ ਵੇ ਟੂ ਦ ਮੋਸਕ (Laughing All the Way to the Mosque)* ਦੀ ਸਭ ਤੋਂ ਵੱਧ ਵਿਕਰੀ ਵਾਲੀ ਲੇਖਿਕਾ ਵੀ ਹਨ। ਨਵਾਜ਼ ਇਸਲਾਮ, ਕਾਮੇਡੀ, ਲਿੰਗ, ਧਰਮ, ਬਹੁ-ਸੱਭਿਆਚਾਰਵਾਦ ਅਤੇ ਬਹੁਲਤਾ ਬਾਰੇ ਅਕਸਰ ਬੋਲਣ ਵਾਲੀ ਵਕਤਾ ਵੀ ਹਨ। ਇਸ ਵੇਲੇ ਉਹ ਸੀ.ਬੀ.ਸੀ ਨਿਊਜ਼ ਸਸਕੈਚਵਾਨ (CBC News Saskatchewan) ਦੇ ਮੇਜ਼ਬਾਨੀ ਕਰਦੇ ਹਨ।

ਇੰਗਲੈਂਡ ਦੇ ਲਿਵਰਪੂਲ (Liverpool) ਵਿੱਚ ਜੰਮੀ ਨਵਾਜ਼ ਦਾ ਪਰਿਵਾਰ 1980 ਵਿੱਚ ਬ੍ਰੈਂਪਟਨ ਆਇਆ, ਜਿੱਥੇ ਉਹਨਾਂ ਨੇ ਫਾਲਿੰਗਡੇਲ ਐਲੀਮੈਂਟਰੀ ਸਕੂਲ (Fallingdale Elementary School) ਅਤੇ ਚਿੰਗਕੂਜ਼ੀ ਸੈਕੰਡਰੀ ਸਕੂਲ (Chinguacousy Secondary School) ਵਿੱਚ ਪੜ੍ਹਾਈ ਕੀਤੀ। ਆਪਣੀ ਸਵੈ-ਜੀਵਨੀ ਵਿੱਚ, ਨਵਾਜ਼ ਨੇ ਇਮੀਗ੍ਰੈਂਟਾਂ ਦੇ ਬੱਚੇ ਦੇ ਤੌਰ ਤੇ ਅਤੇ "[ਆਪਣੀ] ਕਲਾਸ ਵਿੱਚ ਇੱਕੋ ਬ੍ਰਾਊਨ ਲੜਕੀ" ਹੋਣ ਦੇ ਤੌਰ ਤੇ ਆਪਣੀਆਂ ਸਹਿਪਾਠੀਆਂ ਦੇ ਨਾਲ ਘੁਲਣ-ਮਿਲਣ ਦੇ ਸੰਘਰਸ਼ ਦਾ ਵਰਣਨ ਕੀਤਾ ਹੈ।

ਐਨ ਈਵਨਿੰਗ ਵਿੱਚ ਜ਼ਰਕਾ ਨਵਾਜ਼ (An Evening with Zarqa Nawaz) ਸ਼ਾਮ 7:30 ਵਜੇ ਰੋਜ਼ ਸਟੂਡੀਓ 2 (Rose Studio II) ਵਿੱਚ ਹੋਵੇਗਾ। ਕਾਰਜਕਰਮ ਵਿੱਚ ਨਵਾਜ਼ ਦੇ ਹਿੱਟ ਸ਼ੋ ਦੀ ਸਕ੍ਰੀਨਿੰਗ, ਉਹਨਾਂ ਦੀ ਸਵੈ-ਜੀਵਨੀ ਦੀ ਰੀਡਿੰਗ, ਸਵਾਲ-ਜਵਾਬ ਅਤੇ ਉਹਨਾਂ ਦੀ ਆਰਟਸ ਵਾਕ ਆਫ ਫੇਮ ਇੰਡਕਸ਼ਨ ਸੈਰੇਮਨੀ (Arts Walk of Fame Induction Ceremony) ਅਤੇ ਰਿਸੈਪਸ਼ਨ ਸ਼ਾਮਲ ਹੋਵੇਗਾ। ਟਿਕਟ ਦੀ ਕੀਮਤ 20 ਡਾਲਰ ਹੈ ਅਤੇ ਇਹ ਹੁਣ www.rosetheatre.ca ਤੇ ਉਪਲਬਧ ਹਨ।

ਮੇਅਰ ਪੈਟਰਿਕ ਬ੍ਰਾਊਨ ਨੇ ਕਿਹਾ, "ਬ੍ਰੈਂਪਟਨ ਦਾ ਆਰਟਸ ਵਾਕ ਆਫ ਫੇਮ ਕੁਝ ਅਜਿਹੀਆਂ ਸ਼ਾਨਦਾਰ ਪ੍ਰਤਿਭਾਵਾਨ ਹਸਤੀਆਂ ਨੂੰ ਉਜਾਗਰ ਕਰਦਾ ਹੈ, ਜੋ ਸਾਡੇ ਵੰਨ-ਸੁਵੰਨੇ ਭਾਈਚਾਰੇ ਵਿੱਚੋਂ ਉੱਭਰੀਆਂ ਹਨ।" ਉਹਨਾਂ ਨੇ ਅੱਗੇ ਕਿਹਾ, "ਸਾਨੂੰ ਕੈਨੇਡਾ ਵਿੱਚ ਕਲਾ ਵਿੱਚ ਜ਼ਰਕਾ ਨਵਾਜ਼ ਦੇ ਯੋਗਦਾਨਾਂ ਦਾ ਜਸ਼ਨ ਮਨਾਉਣ ਲਈ, ਇੱਕ ਵਾਰ ਫਿਰ ਬ੍ਰੈਂਪਟਨ ਵਿੱਚ ਉਹਨਾਂ ਦਾ ਸੁਆਗਤ ਕਰਨ ਵਿੱਚ ਖੁਸ਼ੀ ਹੈ।"

[ਬ੍ਰੈਂਪਟਨ ਦਾ ਆਰਟਸ ਵਾਕ ਆਫ ਫੇਮ \(Brampton's Arts Walk of Fame\)](#) ਸਿਟੀ ਆਫ ਬ੍ਰੈਂਪਟਨ ਦੇ ਮੁੱਖ ਪਛਾਣ ਪ੍ਰੋਗਰਾਮਾਂ ਵਿੱਚੋਂ ਇੱਕ ਹੈ। ਇਸ ਪ੍ਰੋਗਰਾਮ ਵਿੱਚ ਬ੍ਰੈਂਪਟਨ ਦੇ ਉੱਭਰਦੇ ਅਤੇ ਸ਼ਾਨਦਾਰ ਕਲਾਕਾਰੀ ਅਤੇ ਰਚਨਾਤਮਕ ਪ੍ਰਤਿਭਾਵਾਂ ਦਾ ਜਸ਼ਨ ਮਨਾਇਆ ਜਾਂਦਾ ਹੈ ਅਤੇ ਉਹਨਾਂ ਨਾਲ ਸਬੰਧਾਂ ਦਾ ਨਿਰਮਾਣ ਕੀਤਾ ਜਾਂਦਾ ਹੈ, ਨਾਲ ਹੀ ਬ੍ਰੈਂਪਟਨ ਵਿੱਚ ਕਲਾਕਾਰਾਂ ਅਤੇ ਰਚਨਾਕਾਰਾਂ ਦੀ ਅਗਲੀ ਪੀੜ੍ਹੀ ਨੂੰ ਉਹਨਾਂ ਦੇ ਪਦ-ਚਿੰਨ੍ਹਾਂ ਤੇ ਚੱਲਣ ਲਈ ਪ੍ਰੇਰਿਤ

ਕੀਤਾ ਜਾਂਦਾ ਹੈ। ਬ੍ਰੈਮਪਟਨ ਵਿੱਚ ਰਹਿਣ ਵਾਲੇ ਜਾਂ ਜਿਹਨਾਂ ਨੇ ਇੱਥੇ ਆਪਣੇ ਸ਼ੁਰੂਆਤੀ ਸਾਲ ਬਿਤਾਏ ਹੋਣ, ਵਿੱਚੋਂ ਸ਼ਾਮਲ ਕੀਤੇ ਜਾਣ ਵਾਲੇ ਵਿਅਕਤੀਆਂ ਦੀ ਚੋਣ ਬ੍ਰੈਮਪਟਨ ਭਾਈਚਾਰੇ ਵਿੱਚ ਮਾਣ ਵਧਾਉਣ ਅਤੇ ਉੱਭਰਦੇ ਕਲਾਕਾਰਾਂ ਅਤੇ ਰਚਨਾਕਾਰਾਂ ਨੂੰ ਪ੍ਰੇਰਿਤ ਕਰਨ ਲਈ, ਕਲਾ ਅਤੇ ਮਨੋਰੰਜਨ ਇੰਡਸਟਰੀ ਵਿੱਚ ਉੱਤਮਤਾ ਹਾਸਲ ਕਰਨ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਜਾਂਦੀ ਹੈ।

-30-

ਬ੍ਰੈਮਪਟਨ ਵੱਡਾ ਸੋਚ ਰਿਹਾ ਹੈ। ਅਸੀਂ ਪੂਰੀ ਇਕਾਗਰਤਾ ਦੇ ਨਾਲ ਭਵਿੱਖ ਲਈ ਤਿਆਰ ਸੰਗਠਨ ਹਾਂ। ਅਸੀਂ ਜਾਣਦੇ ਹਾਂ ਕਿ ਸਾਡੇ ਭਾਈਚਾਰੇ ਵਿੱਚ ਵਾਧਾ, ਨੌਜਵਾਨ ਅਤੇ ਵਿਵਿਧਤਾ ਸਾਨੂੰ ਵੱਖਰਾ ਬਣਾਉਂਦੇ ਹਨ। ਨਿਵੇਸ਼ ਨੂੰ ਉਤਸ਼ਾਹਿਤ ਕਰਦੇ ਹੋਏ ਅਤੇ ਆਪਣੀ ਵਿਸ਼ਵ-ਵਿਆਪੀ ਸਫਲਤਾ ਨੂੰ ਅੱਗੇ ਵਧਾਉਂਦੇ ਹੋਏ, ਅਸੀਂ ਕੈਨੇਡਾ ਦੇ ਨਵੀਨਤਾਕਾਰੀ ਸੁਪਰ ਲਾਂਘੇ ਦੇ ਕੇਂਦਰ ਵਿੱਚ ਸਥਿਤ ਹਾਂ। ਅਸੀਂ ਜੇਸ਼ੀਲੇ ਸ਼ਹਿਰੀ ਕੇਂਦਰਾਂ ਦਾ ਨਿਰਮਾਣ ਕਰ ਰਹੇ ਹਾਂ ਜੋ ਮੌਕੇ ਪੈਦਾ ਕਰਦੇ ਹਨ ਅਤੇ ਇੱਥੇ ਰਹਿਣ ਅਤੇ ਕੰਮ ਕਰਨ ਵਾਲੇ ਲੋਕਾਂ ਵਿੱਚ ਮਾਣ ਭਰਦੇ ਹਨ। ਅਜਿਹਾ ਜੁੜਿਆ ਹੋਇਆ ਸ਼ਹਿਰ ਬਣਨ ਲਈ ਬ੍ਰੈਮਪਟਨ ਨੂੰ ਅੱਗੇ ਲਿਜਾ ਰਹੇ ਹਾਂ, ਜੋ ਸਭ ਨੂੰ ਸ਼ਾਮਲ ਕਰਨ ਵਾਲਾ, ਬੇਬਾਕ ਅਤੇ ਨਵੀਨਤਾਕਾਰੀ ਹੋਵੇ। ਸਾਨੂੰ [Twitter](#) ਅਤੇ [Facebook](#) 'ਤੇ ਫਾਲੋ ਕਰੋ। www.brampton.ca 'ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਿਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਮਪਟਨ

905-874-3426 | Monika.Duggal@brampton.ca